

 Print Page

Sri Guru Granth Sahib

Displaying 848 of

ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੁ ਜੀਉ ॥੧॥

Sukh Saagar Prabh Bhaettiai Naanak Sukhee Hoth Eihu Jeeo ||1||

Meeting with God, the Ocean of Peace, O Nanak, this soul becomes happy. ||1||

ਬਿਲਾਵਲੁ (ਮਃ ੫) ਛੰਤ (੪) ਸ. ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧

Raag Bilaaval Guru Arjan Dev

ਛੰਤ ॥

Shhanth ॥

Chhant:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੪੮

ਸੁਖ ਸਾਗਰ ਪ੍ਰਭੁ ਪਾਈਐ ਜਬ ਹੋਵੈ ਭਾਗੋ ਰਾਮ ॥

Sukh Saagar Prabh Paaeeai Jab Hovai Bhaago Raam ॥

One finds God, the Ocean of Peace, when destiny is activated.

ਬਿਲਾਵਲੁ (ਮਃ ੫) ਛੰਤ (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੨

Raag Bilaaval Guru Arjan Dev

ਮਾਨਨਿ ਮਾਨੁ ਵਵਾਈਐ ਹਰਿ ਚਰਣੀ ਲਾਗੋ ਰਾਮ ॥

Maanan Maan Vanjaaeeai Har Charanee Laago Raam ॥

Abandoning the distinctions of honor and dishonor, grasp the Feet of the Lord.

ਬਿਲਾਵਲੁ (ਮਃ ੫) ਛੰਤ (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੨

Raag Bilaaval Guru Arjan Dev

ਛੋਡਿ ਸਿਆਨਪ ਚਾਤੁਰੀ ਦੁਰਮਤਿ ਬੁਧਿ ਤਿਆਗੋ ਰਾਮ ॥

Shhodd Siaanap Chaathuree Dhuramath Budhh Thiaago Raam ॥

Renounce cleverness and trickery, and forsake your evil-minded intellect.

ਬਿਲਾਵਲੁ (ਮਃ ੫) ਛੰਤ (੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੨

Raag Bilaaval Guru Arjan Dev

ਨਾਨਕ ਪਉ ਸਰਣਾਈ ਰਾਮ ਰਾਇ ਥਿਰੁ ਹੋਇ ਸੁਹਾਗੋ ਰਾਮ ॥੧॥

Naanak Po Saranaaee Raam Raae Thhir Hoe Suhaago Raam ||1||

O Nanak, seek the Sanctuary of the Sovereign Lord, Your King, and your marriage will be permanent and stable. ||1||

ਬਿਲਾਵਲੁ (ਮਃ ੫) ਛੰਤ (੮) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੩

Raag Bilaaval Guru Arjan Dev

ਸੋ ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ ॥

So Prabh Thaj Kath Laageeai Jis Bin Mar Jaaeeai Raam ||

Why forsake God, and attach yourself to another? Without the Lord, you cannot even live.

ਬਿਲਾਵਲੁ (ਮਃ ੫) ਛੰਤ (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੪

Raag Bilaaval Guru Arjan Dev

ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ॥

Laaj N Aavai Agiaan Mathee Dhurajan Biramaaeai Raam ||

The ignorant fool does not feel any shame; the evil man wanders around deluded.

ਬਿਲਾਵਲੁ (ਮਃ ੫) ਛੰਤ (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੪

Raag Bilaaval Guru Arjan Dev

ਪਤਿਤ ਪਾਵਨ ਪ੍ਰਭੁ ਤਿਆਗਿ ਕਰੇ ਕਹੁ ਕਤ ਠਹਰਾਈਐ ਰਾਮ ॥

Pathith Paavan Prabh Thiaag Karae Kahu Kath Theharaaeai Raam ||

God is the Purifier of sinners; if he forsakes God, tell me, where he can find a place of rest?

ਬਿਲਾਵਲੁ (ਮਃ ੫) ਛੰਤ (੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੫

Raag Bilaaval Guru Arjan Dev

ਨਾਨਕ ਭਗਤਿ ਭਾਉ ਕਰਿ ਦਇਆਲ ਕੀ ਜੀਵਨ ਪਦੁ ਪਾਈਐ ਰਾਮ ॥੨॥

Naanak Bhagath Bhao Kar Dhaeiaal Kee Jeevan Padh Paaeeai Raam ||2||

O Nanak, by loving devotional worship of the Merciful Lord, he attains the state of eternal life. ||2||

ਬਿਲਾਵਲੁ (ਮਃ ੫) ਛੰਤ (੮) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੫

Raag Bilaaval Guru Arjan Dev

ਸ੍ਰੀ ਗੋਪਾਲੁ ਨ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ ॥

Sree Gopaal N Oucharehi Bal Geeeae Dhuhachaaran Rasanaa Raam ||

May that vicious tongue that does not chant the Name of the Great Lord of the World, be burnt.

ਬਿਲਾਵਲੁ (ਮਃ ੫) ਛੰਤ (੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੬

Raag Bilaaval Guru Arjan Dev

ਪ੍ਰਭੁ ਭਗਤਿ ਵਛਲੁ ਨਹ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ ॥

Prabh Bhagath Vashhal Neh Saevehee Kaaeiaa Kaak Grasanaa Raam ||

One who does not serve God, the Lover of His devotees, shall have his body eaten by crows.

ਬਿਲਾਵਲੁ (ਮਃ ੫) ਛੰਤ (੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੭

Raag Bilaaval Guru Arjan Dev

ਭ੍ਰਮਿ ਮੋਹੀ ਦੂਖ ਨ ਜਾਣਹੀ ਕੋਟਿ ਜੋਨੀ ਬਸਨਾ ਰਾਮ ॥

Bhram Mohee Dhookh N Jaanehee Kott Jonee Basanaa Raam ||

Enticed by doubt, he does not understand the pain it brings; he wanders through millions of incarnations.

ਬਿਲਾਵਲੁ (ਮਃ ੫) ਛੰਤ (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੭

Raag Bilaaval Guru Arjan Dev

ਨਾਨਕ ਬਿਨੁ ਹਰਿ ਅਵਰੁ ਜਿ ਚਾਹਨਾ ਬਿਸਟਾ ਕ੍ਰਿਮ ਭਸਮਾ ਰਾਮ ॥੩॥

Naanak Bin Har Avar J Chaahanaa Bisattaa Kiram Bhasamaa Raam ||3||

O Nanak, if you desire anything other than the Lord, you shall be consumed, like a maggot in manure.

||3||

ਬਿਲਾਵਲੁ (ਮਃ ੫) ਛੰਤ (੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੮

Raag Bilaaval Guru Arjan Dev

ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ ॥

Laae Birahu Bhagavanth Sangae Hoe Mil Bairaagan Raam ||

Embrace love for the Lord God, and in detachment, unite with Him.

ਬਿਲਾਵਲੁ (ਮਃ ੫) ਛੰਤ (੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੮

Raag Bilaaval Guru Arjan Dev

ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖੁ ਤਿਆਗਨਿ ਰਾਮ ॥

Chandhan Cheer Sugandhh Rasaa Houmai Bikh Thiaagan Raam ||

Give up your sandalwood oil, expensive clothes, perfumes, tasty flavors and the poison of egotism.

ਬਿਲਾਵਲੁ (ਮਃ ੫) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੯

Raag Bilaaval Guru Arjan Dev

ਈਤ ਉਤ ਨਹ ਡੋਲੀਐ ਹਰਿ ਸੇਵਾ ਜਾਗਨਿ ਰਾਮ ॥

Eeth Ooth Neh Ddoleeai Har Saevaa Jaagan Raam ||

Do not waver this way or that, but remain wakeful in the service of the Lord.

ਬਿਲਾਵਲੁ (ਮਃ ੫) ਛੰਤ (੪) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੦

Raag Bilaaval Guru Arjan Dev

ਨਾਨਕ ਜਿਨਿ ਪ੍ਰਭੁ ਪਾਇਆ ਆਪਣਾ ਸਾ ਅਟਲ ਸੁਹਾਗਨਿ ਰਾਮ ॥੪॥੧॥੪॥

Naanak Jin Prabh Paaeiaa Aapanaa Saa Attal Suhaagan Raam ||4||1||4||

O Nanak, she who has obtained her God, is a happy soul-bride forever. ||4||1||4||

ਬਿਲਾਵਲੁ (ਮਃ ੫) ਛੰਤ (੪) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੦

Raag Bilaaval Guru Arjan Dev

ਬਿਲਾਵਲੁ ਮਹਲਾ ੫ ॥

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੪੮

ਹਰਿ ਖੋਜਹੁ ਵਡਭਾਗੀਹੋ ਮਿਲਿ ਸਾਧੂ ਸੰਗੇ ਰਾਮ ॥

Har Khojahu Vaddabhaageeho Mil Saadhoo Sangae Raam ||

Seek the Lord, O fortunate ones, and join the Saadh Sangat, the Company of the Holy.

ਬਿਲਾਵਲੁ (ਮਃ ੫) ਛੰਤ (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੧

Raag Bilaaval Guru Arjan Dev

ਗੁਨ ਗੋਵਿੰਦ ਸਦ ਗਾਈਅਹਿ ਪਾਰਬ੍ਰਹਮ ਕੈ ਰੰਗੇ ਰਾਮ ॥

Gun Govindh Sadh Gaaeeahi Paarabreham Kai Rangae Raam ||

Sing the Glorious Praises of the Lord of the Universe forever, imbued with the Love of the Supreme Lord God.

ਬਿਲਾਵਲੁ (ਮਃ ੫) ਛੰਤ (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੧

Raag Bilaaval Guru Arjan Dev

ਸੋ ਪ੍ਰਭੁ ਸਦ ਹੀ ਸੇਵੀਐ ਪਾਈਅਹਿ ਫਲ ਮੰਗੇ ਰਾਮ ॥

So Prabh Sadh Hee Saeveeai Paaeeahi Fal Mangae Raam ||

Serving God forever, you shall obtain the fruitful rewards you desire.

ਬਿਲਾਵਲੁ (ਮਃ ੫) ਛੰਤ (੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੨

Raag Bilaaval Guru Arjan Dev

ਨਾਨਕ ਪ੍ਰਭ ਸਰਣਾਗਤੀ ਜਪਿ ਅਨਤ ਤਰੰਗੇ ਰਾਮ ॥੧॥

Naanak Prabh Saranaagathe Jap Anath Tharangae Raam ||1||

O Nanak, seek the Sanctuary of God; meditate on the Lord, and ride the many waves of the mind. ||1||

ਬਿਲਾਵਲੁ (ਮਃ ੫) ਛੰਤ (੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੨

Raag Bilaaval Guru Arjan Dev

ਇਕੁ ਤਿਲੁ ਪ੍ਰਭੁ ਨ ਵੀਸਰੈ ਜਿਨਿ ਸਭੁ ਕਿਛੁ ਦੀਨਾ ਰਾਮ ॥

Eik Thil Prabhoo N Veesarai Jin Sabh Kishh Dheenaa Raam ||

I shall not forget God, even for an instant; He has blessed me with everything.

ਬਿਲਾਵਲੁ (ਮਃ ੫) ਛੰਤ (੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੩

Raag Bilaaval Guru Arjan Dev

ਵਡਭਾਗੀ ਮੇਲਾਵੜਾ ਗੁਰਮੁਖਿ ਪਿਰੁ ਚੀਨ੍ਹਾ ਰਾਮ ॥

Vaddabhaagee Maelaavarraa Guramukh Pir Cheenaa Raam ||

By great good fortune, I have met Him; as Gurmukh, I contemplate my Husband Lord.

ਬਿਲਾਵਲੁ (ਮਃ ੫) ਛੰਤ (੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੪

Raag Bilaaval Guru Arjan Dev

ਬਾਹ ਪਕੜਿ ਤਮ ਤੇ ਕਾਢਿਆ ਕਰਿ ਅਪੁਨਾ ਲੀਨਾ ਰਾਮ ॥

Baah Pakarr Tham Thae Kaadtiaa Kar Apunaa Leenaa Raam ||

Holding me by the arm, He has lifted me up and pulled me out of the darkness, and made me His own.

ਬਿਲਾਵਲੁ (ਮਃ ੫) ਛੰਤ (੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੪

Raag Bilaaval Guru Arjan Dev

ਨਾਮੁ ਜਪਤ ਨਾਨਕ ਜੀਵੈ ਸੀਤਲੁ ਮਨੁ ਸੀਨਾ ਰਾਮ ॥੨॥

Naam Japath Naanak Jeevai Seethal Man Seenaa Raam ||2||

Chanting the Naam, the Name of the Lord, Nanak lives; his mind and heart are cooled and soothed. ||2||

ਬਿਲਾਵਲੁ (ਮਃ ੫) ਛੰਤ (੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੫

Raag Bilaaval Guru Arjan Dev

ਕਿਆ ਗੁਣ ਤੇਰੇ ਕਹਿ ਸਕਉ ਪ੍ਰਭ ਅੰਤਰਜਾਮੀ ਰਾਮ ॥

Kiaa Gun Thaerae Kehi Sako Prabh Antharajaamee Raam ||

What virtues of Yours can I speak, O God, O Searcher of hearts?

ਬਿਲਾਵਲੁ (ਮਃ ੫) ਛੰਤ (੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੫

Raag Bilaaval Guru Arjan Dev

ਸਿਮਰਿ ਸਿਮਰਿ ਨਾਰਾਇਣੈ ਭਏ ਪਾਰਗਰਾਮੀ ਰਾਮ ॥

Simar Simar Naaraaeinai Bheae Paaragaraamee Raam ||

Meditating, meditating in remembrance on the Lord, I have crossed over to the other shore.

ਬਿਲਾਵਲੁ (ਮਃ ੫) ਛੰਤ (੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੬

Raag Bilaaval Guru Arjan Dev

ਗੁਨ ਗਾਵਤ ਗੋਵਿੰਦ ਕੇ ਸਭ ਇਛ ਪੁਜਾਮੀ ਰਾਮ ॥

Gun Gaavath Govindh Kae Sabh Eishh Pujaamee Raam ||

Singing the Glorious Praises of the Lord of the Universe, all my desires are fulfilled.

ਬਿਲਾਵਲੁ (ਮਃ ੫) ਛੰਤ (੫) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੬

Raag Bilaaval Guru Arjan Dev

ਨਾਨਕ ਉਧਰੇ ਜਪਿ ਹਰੇ ਸਭਹੂ ਕਾ ਸੁਆਮੀ ਰਾਮ ॥੩॥

Naanak Oudhharai Jap Harae Sabhehoo Kaa Suaamee Raam ||3||

Nanak is saved, meditating on the Lord, the Lord and Master of all. ||3||

ਬਿਲਾਵਲੁ (ਮਃ ੫) ਛੰਤ (੫) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੭

Raag Bilaaval Guru Arjan Dev

ਰਸ ਭਿੰਨਿਅੜੇ ਅਪੁਨੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ ॥

Ras Bhinniarrae Apunae Raam Sangae Sae Loein Neekae Raam ||

Sublime are those eyes, which are drenched with the Love of the Lord.

ਬਿਲਾਵਲੁ (ਮਃ ੫) ਛੰਤ (੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੭

Raag Bilaaval Guru Arjan Dev

ਪ੍ਰਭ ਪੇਖਤ ਇਛਾ ਪੁੰਨੀਆ ਮਿਲਿ ਸਾਜਨ ਜੀ ਕੇ ਰਾਮ ॥

Prabh Paekhath Eishhaa Punneea Mil Saajan Jee Kae Raam ||

Gazing upon God, my desires are fulfilled; I have met the Lord, the Friend of my soul.

ਬਿਲਾਵਲੁ (ਮਃ ੫) ਛੰਤ (੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੮

Raag Bilaaval Guru Arjan Dev

ਅੰਮ੍ਰਿਤ ਰਸੁ ਹਰਿ ਪਾਇਆ ਬਿਖਿਆ ਰਸ ਫੀਕੇ ਰਾਮ ॥

Anmrith Ras Har Paaeiaa Bikhiaa Ras Feekae Raam ||

I have obtained the Ambrosial Nectar of the Lord's Love, and now the taste of corruption is insipid and tasteless to me.

ਬਿਲਾਵਲੁ (ਮਃ ੫) ਛੰਤ (੫) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੮

Raag Bilaaval Guru Arjan Dev

ਨਾਨਕ ਜਲੁ ਜਲਹਿ ਸਮਾਇਆ ਜੋਤੀ ਜੋਤਿ ਮੀਕੇ ਰਾਮ ॥੪॥੨॥੫॥੯॥

Naanak Jal Jalehi Samaaeiaa Jothee Joth Meekae Raam ||4||2||5||9||

O Nanak, as water mingles with water, my light has merged into the Light. ||4||2||5||9||

ਬਿਲਾਵਲੁ (ਮਃ ੫) ਛੰਤ (੫) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੮੪੮ ਪੰ. ੧੯

Raag Bilaaval Guru Arjan Dev